

Oswal Greentech Limited

OGL/ND/2021

June 26, 2021

The Manager
National Stock Exchange of India Ltd.
Exchange Plaza, Bandra-Kurla Complex,
Bandra (East)
Mumbai - 400051
Email: cmlist@nse.co.in

Email: cmlist@nse.co.in
Scrip Code: BINDALAGRO

The Manager
BSE Ltd.
Department of Corporate Services
Floor 25, P J Towers, Dalal Street,
Mumbai - 400001
Email: corp.relations@bseindia.com

Scrip Code: 539290

Sub: Submission of newspaper publications

Dear Sir,

Please find enclosed herewith newspaper publications for publication of audited financial results for the year ended March 31, 2021 published in the following newspapers:

- 1. Business Standard (National daily newspaper) on June 26, 2021;
- 2. Ajit (Regional daily newspaper) on June 26, 2021.

This is for your information and records.

Yours faithfully, For Oswal Greentech Limited

Sonal Malhotra

Company Secretary & Compliance Officer

Encl: A/a

PONNI SUGARS (ERODE) LIMITED

CIN:L15422TN1996PLC037200 Regd.Office: "ESVIN House", 13,Rajiv Gandhi Salai (OMR), Perungudi, Chennai 600 096 Phone: 044-24961920, 24960156, Email: admin@ponnisugars.com Investor Grievance ID: investor@ponnisugars.com Website: www.ponnisugars.com

NOTICE

AGM Notice

Notice is hereby given that the 25th Annual General Meeting (AGM) of the company will be held thro' Video Conference (VC)/ Other Audio Visual Means (OAVM) on Tuesday, the 20th July 2021 at 11.00 AM in compliance with the provisions of the Companies Act, 2013, MCA circular dated 13.01.2021 and SEBI circular dated 15.1.2021 to transact the business set out in the Notice convening the AGM.

Service of documents

In compliance with the above MCA and SEBI circulars, electronic copy of the Annual Report for FY 2020-21 comprising the Notice of the 25th AGM, Financial Statements, Board's Report, Auditor's Report and other documents required to be attached thereto has been sent to all the members whose email addresses are registered with the Depository Participants (DPs)/Registrar and Transfer Agent (RTA). These documents are also available on the Company's website and on the websites of the Stock Exchanges ie. BSE Ltd (www.bseindia.com) and National Stock Exchange of India Ltd. (www.nseindia.com).

Closure of RoM

Notice is hereby given that the Register of Members and Share Transfer Books of the company will remain closed from Thursday, the 8th July 2021 to Tuesday, the 20th July 2021 (both days inclusive).

e-Voting

The company is providing the facility for its members to cast their votes in respect of all the items of business proposed for the 25th AGM under any one of the options (a) remote e-voting facility (b) e-voting at the AGM venue. For voting instructions, members may go through the voting process and instructions given in pages 11 to 16 of the Annual Report. Members may take specific note of following:

- (I) The cut-off date for determining the voting rights is Tuesday, the 13th
- (ii) Only persons whose names are recorded in the Register of Members or in the Register of Beneficial owners maintained by the Depositories as on the cut-off date are entitled to vote under any one of the voting
- (iii) For those who have become members after the dispatch of the AGM Notice but before the date of AGM, the Company would be sending them the 25th Annual Report to their registered email address as and when they become members and they can exercise their voting right in the same manner as above.
- (iv) The remote e-voting will commence on Friday, the 16th July 2021 (10.00 AM) and end on Monday, the 19th July 2021 (5.00 PM) and will not be available beyond that time.
- (v) The members as on the cut-off date attending the AGM are entitled to exercise their voting right at the meeting thro' e-Voting, in case they have not already cast their vote by remote e-voting. No voting is permissible after the end of the AGM.
- (vi) Members who have cast their votes by remote e-voting are also entitled to attend the AGM but they cannot cast their vote again at the
- (vii) Website address of CDSL providing Remote e-Voting and e-Voting services: www.cdslindia.com
- (viii) Contact details in case of grievances pertaining to Remote e-Voting e-Voting facility:

Mr Rakesh Dalvi, Manager, Central Depository Services (India) Ltd 25th Floor, Marathon Futurex, Mafatlal Mill Compound, NM Joshi Marg, Lower Parel, Mumbai 400 013.

Email ID: helpdesk.evoting@cdslindia.com, Phone: 022-23058738 8542/8543

Chennai

25th June 2021

(By Order of the Board) N. Ramanathan Managing Director

NOTICE

Sar utha ke jiyo!

HDFC Life Insurance Company Limited

CIN: L65110MH2000PLC128245

Registered Office: 13th Floor, Lodha Excelus, Apollo Mills Compound, N.M. Joshi Marg, Mahalaxmi, Mumbai - 400 011 Ph: 022-67516666, Fax: 022-67516861

Email: investor.service@hdfclife.com, Website: www.hdfclife.com

NOTICE OF THE 21ST ANNUAL GENERAL MEETING AND E-VOTING INFORMATION

NOTICE is hereby given that the 21st Annual General Meeting ("AGM") of HDFC Life Insurance Company Ltd.

("the Company") will be held on Monday, July 19, 2021 at 3.00. p.m. (IST) through video-conferencing

"VC") / other audio-visual means ("OAVM"), to transact the businesses, as set out in the Notice of the AGM. The Company has sent Notice of the AGM and Annual Report for FY 2020-21 on Friday, June 25.

2021, only through electronic mode, to those members whose email IDs have been registered with the

Company/ Depositories as on the cut-off date i.e. Friday, June 18, 2021, in compliance with the Circulars/ Guidelines issued by Ministry of Corporate Affairs and Securities and Exchange Board of India. The

aforesaid documents are also available on the Company's website www.hdfclife.com, websites of the

stock exchanges i.e. www.nseindia.com and www.bseindia.com and website of the e-voting service

Members, holding shares as on the cut-off date for e-voting i.e. Monday, July 12, 2021, may cast their

votes, electronically, on the businesses set out in the AGM Notice, by referring to procedure for remote e-voting and e-voting at the AGM given in the AGM Notice, and also available on the e-voting website of

The remote e-voting period shall commences on Thursday, July 15, 2021 (9.00 a.m. IST) and ends on Sunday, July 18, 2021 (5.00 p.m. IST). The remote e-voting module shall be disabled by KFintech

thereafter. The voting rights of Members shall be in proportion to the equity shares held by them as on the

cut-off date for e-voting i.e. Monday, July 12, 2021. Members can cast their votes on the businesses set

out in the AGM Notice, either through remote e-voting facility made available on the above dates, or

provider i.e. KFin Technologies Private Limited ("KFintech") www.evoting.kfintech.com

KFintech www.evoting.kfintech.com

Date: June 25, 2021

Place: Mumbai

through e-voting facility made available at the AGM.



Oil and Natural Gas Corporation Ltd.

Badharghat Complex, Agartala, West Tripura District, Tripura, PIN - 799014



Expression of Interest

ONGC Tripura Asset invites expression of interest from interested parties for following work:-Name of Work: Providing Compressed Natural Gas (CNG) Cascade Solution for running Dual Fuel engines of Drilling Rigs by utilizing High Pressure Gas from ONGC Wells of ONGC Tripura Asset on LSTK Basis. Last Date for Closing of EOI: 21.07.2021

For complete details please refer to ONGC Tender Website https://tenders.ongc.co.in > "Expression of Interest" Tab.



Godrei One, 4th Floor, Piroishanagar, Eastern Express Highway Vikhroli (E), Mumbai 400 079, Tel: 25188010/20/30, Fax: 25188040

E-mail: investor.relations@godrejcp.com , Website: www.godrejcp.com CIN: L24246MH2000PLC129806

IMPORTANT NOTICE TO THE SHAREHOLDERS ABOUT 21st ANNUAL GENERAL MEETING THROUGH VIDEO CONFERENCING/OTHER AUDIO-VISUAL MEANS ANNUAL **REPORT 2020-21 &EMAIL ID REGISTRATION**

NOTICE is hereby given that the twenty first Annual General Meeting ("AGM") of Godrej Consumer Products Limited ("the Company") will be held on Wednesday, August 4, 2021 at 4.00 p.m. (IST) through Video Conferencing ("VC") / Other Audio Visual Means ("OAVM") to transact the business, as set out in the Notice of the AGM which will be e-mailed to the members separately. In view of the outbreak of the COVID-19 pandemic, the General Circular No. 20/2020 dated 5th May, 2020 read with General Circular No. 14/2020 dated 8th April, 2020,

General Circular No. 17/2020 dated 13th April, 2020 and General Circular No. 02/2021 dated 13th January, 2021, issued by the Ministry of Corporate Affairs and Circular No. SEBI/HO/CFD/CMD1/CIR/P/2020/79 dated 12th May, 2020 and Circular No. SEBI/HO/CFD/CMD2/CIR/P/2021/11 dated 15th January, 2021 permitted the holding of AGM through VC or OAVM, without the physical presence of the Shareholders at a common venue. As permitted by the above circulars, the AGM of the Company will be neld through VC / OAVM

Dispatch of Notice of AGM and Annual Report for the Financial Year 2020-21 by e-mail: The MCA and SEBI circulars have allowed the Company to dispense with the requirement of dispatching the hard copies of notice of AGM, Annual Reports and allows the Company to dispatch the same only by email. Hence, the notice of the AGM and the Annual Report for the Financial Year 2020-21 will be sent only by e-mail to those members whose e-mail IDs are registered with the Company/Registrar & Share Fransfer Agent/Depository Participant(s). Members may note that the Notice of the AGM and Annual Report 2020-21 will also be available on the Company's website a ttps://godrejcp.com/ and on the websites of the Stock Exchanges where the Equity Shares of the Company are listed i.e. BSE Limited at https://www.bseindia.cc National Stock Exchange of India Limited at https://www1.nseindia.com/

Appeal to those Shareholders who have not registered their E-mail ID: areholders who still have not registered their e-mail ID are requested to get their nail ID registered, by July 1, 2021 as follows:

- Shareholders holding shares in Physical Mode: Such members are requested to register their e-mail ID by writing to the Company at investor.relations@godrejcp.com along with the scanned copy of the request letter signed by the first named holder. The request letter should mention the folio number, name and address of the shareholder and the scanned self-attested copies of the following documents should be attached viz.: PAN Card, and any one of the following document for address proof viz. Driving License, Election Identity Card, Passport, Landline Telephone bill or Electricity bill not more than three months old. All these documents need to be submitted even if they were submitted earlier for any other purpose to the Company
- Shareholders holding shares in Dematerialized Mode: Such Shareholders are requested to register their e-mail ID with the relevant Depository Participant(s) Participation in AGM through VC / OAVM:

Members can attend and participate in the AGM through the VC / OAVM facility only which is being availed by the Company from Central Depository Services Limited CDSL)), the details of which will be provided by the Company in the Notice of the AGM. Members attending through VC / OVAM shall be counted for the purpose of the quorum under Section 103 of the Companies Act, 2013.

Manner of Voting on Resolutions placed before the AGM:

The Company is providing remote e-voting facility ("remote e-voting") to its members to cast their votes on all resolutions set out in the Notice of the AGM. Additionally, the Company is providing the facility of voting through e-voting system during the AGM ("e-voting"). Physical shareholders who could not get their email IDs registered with the Company can do e-voting/ remote e-voting and attend the AGM by clicking on www.evotingindia.com . Enter your folio no., PAN, Bank a/c no. registered with the npany or Registrar & Share Transfer Agent or Date of birth to login

Additionally, the manner of remote e-voting / e-voting for members holding shares in dematerialized mode, physical mode and for members who have not registered their e nail addresses will also be provided in detail in the Notice of the AGM. The details shall

> By order of the Board of Directors For Godrej Consumer Products Ltd

Chief Financial Officer & Company Secretary

Dated: June 25, 2021 Place: Mumbai

Oswal Greentech Limited

CIN - L24112PB1981PLC031099

Extract of the Audited Standalone Financial Results for the Quarter and Year ended 31st March, 2021

Corporate Office: 7th Floor, Antriksh Bhawan, 22 K.G. Marg, New Delhi - 110001

| | | | | (Amou | ınt in ₹ Lakh) | | |
|---|----------------------------|---------------------------|----------------------------|-------------------------|-------------------------|--|--|
| | | | Standalone | | | | |
| Particulars | Quarter Ended | | | Year Ended | | | |
| Farticulais | 31.03.2021 (Refer Note) | 31.12.2020 (Unaudited) | 31.03.2020 (Refer Note) | 31.03.2021 (Audited) | 31.03.2020 (Audited) | | |
| Total Income from Operations | 623.93 | 446.01 | 378.26 | 1,938.43 | 1,830.99 | | |
| Net Profit/(Loss) for the period/year (before tax) | 1,729.16 | 1,872.20 | 4,128.16 | 8,020.83 | 10,182.75 | | |
| Net Profit/(Loss) for the period/year after tax | 1,221.13 | 427.44 | 2,906.59 | 5,001.57 | 7,145.73 | | |
| Total Comprehensive income for the period/year | | | | | | | |
| [comprising profit/(loss) for the period/year (after tax) | | | | | | | |
| and Other comprehensive income (after tax)] | 1,325.10 | 406.60 | 2,823.20 | 5,043.07 | 7,062.31 | | |
| Paid up Equity Share Capital (Face Value of ₹10/- each) | 25,680.92 | 25,680.92 | 25,680.92 | 25,680.92 | 25,680.92 | | |
| Other equity (excluding revaluation reserves) as shown | | | | | | | |
| in the Audited Balance Sheet | - | - | - | 2,18,005.28 | 2,12,962.21 | | |
| Basic and Diluted Earnings per share (Face Value of | | | | | | | |
| ₹10/- each) | 0.48 | 0.17 | 1.13 | 1.95 | 2.78 | | |

Note:-

The above is an extract of the detailed format of the Quarterly and Yearly Standalone Audited Financial results filed with the stock exchanges under Regulation 33 of the SEBI (Listing Obligations and Disclosure Requirements), Regulations, 2015. The full format of the Financial results are available on the stock exchange website www.bseindia.com and www.nseindia.com and also on the Company's website www.oswalgreens.com. Figures for the guarters ended 31 March 2021 and 31 March 2020 are the balancing figures between audited figures for the full financial year and the reviewed year to date figures upto the third quarter of the respective financial years

For Oswal Greentech Limited

Date: - 25.06.2021 Place: New Delhi

CEO and Managing Director DIN: 00587533

Regd.Office : Near Jain Colony, Vijay Inder Nagar, Daba Road, Contact: 0161- 2544238 ; website: www.oswalgreens.com; Email Ludhiana-141 003 (Punjab)

Mutual Funds Aditya Birla Sun Life Mutual Fund **ADITYA BIRLA**

Aditya Birla Sun Life AMC Limited(Investment Manager for Aditya Birla Sun Life Mutual Fund) Registered Office: One World Center, Tower 1, 17th Floor, Jupiter Mill Compound, 841, S.B. Marg. Finhinstone Road. Mumhai - 400.013. Tel : 4356.8000. Fax: 4356.8110/8111. CIN: LI65991MH1994PI C 08081

Record Date for Distribution

NOTICE IS HEREBY GIVEN THAT the Trustees of Aditya Birla Sun Life Mutual Fund have approved Thursday, July 01, 2021*, as the Record Date for declaration of distribution under the Income Distribution cum Capital Withdrawal (IDCW) options in the following schemes, subject to availability of distributable surplus on the Record Date:

| Name of the Schemes | Plans/Options | Quantum of Distribution per unit # on face value of ₹ 10/- per unit | NAV as on June 24, 2021 (₹) |
|---|----------------------------------|---|-----------------------------------|
| | Regular Plan – Normal IDCW | The entire distributable surplus at the time of maturity^ shall be | 11.6937 |
| Aditya Birla Sun Life Fixed Term Plan - Series QC (A Close ended Income Scheme) | Direct Plan – Normal IDCW | | 11.8468 |
| | Regular Plan – Quarterly IDCW | | 10.7155 |
| | Direct Plan – Quarterly IDCW | | 10.7617 |
| Aditya Birla Sun Life Fixed Term Plan - Series QI (A Close ended Income Scheme) | Regular Plan – Normal IDCW | distributed. | 12.4379 |
| | Direct Plan – Normal IDCW | | 12.5469 |
| | Regular Plan – Quarterly IDCW | | 10.9161 |

The NAV of the schemes, pursuant to pay out of distribution would fall to the extent of payout and statutory levy (if applicable).

#As reduced by the amount of applicable statutory levy. *or the immediately following Business Day if that day is a non-business day. ^Maturity of the said schemes is July 01, 2021.

All unitholders whose names appear in the Register of Unitholders / Beneficial owners under the IDCW options of the said schemes as at the close of business hours on the Record Date shall be eligible to receive the distribution so declared.

For Aditya Birla Sun Life AMC Limited

(Investment Manager for Aditya Birla Sun Life Mutual Fund)

Sd/-

Authorised Signatory

Date: June 25, 2021 Place: Mumbai

Mutual Fund investments are subject to market risks, read all scheme related documents carefully.



Technocraft Industries (India) Limited

Where the best is yet to come

Registered Office: Plot No-47, Opus Centre, 2nd Floor, Opp Tunga Paradise Hotel, MIDC, Andheri (East), Mumbai-93. Tel: 4098 2222/0002; Fax No. 2835 6559; CIN No. L28120MH1992PLC069252 E-mail: investor@technocraftgroup.com; website: www.technocraftgroup.com

Extract of the Standalone & Consolidated Audited Financial Results for the Quarter and Year ended 31st March, 2021.

'FY21 Consolidated EBITDA at ₹ 284 Crores (Previous Year ₹ 246 Crores), increased by 15%. "FY21 Profit Before Tax at ₹187 Crores (Previous Year ₹156 Crores), increased by 20% "FY21 Free Cash Flow generated ₹ 228 Crores (Previous Year ₹ 37 Crores), Increased by 516%"

₹ in Lacs except otherwise stated STANDALONE CONSOLIDATED **Particulars** Quarter Quarte Year Quarter Quarte Quarter Ended 31.03.2021 Ended Ended 31.03.2021 Ended 31.03.2021 Ended Ended 1.03.2020 Ended Ended 1.03.2020 31.12.2020 1.03.2020 31.12.2020 31.03.2020 1.03.202 Un -Audited Un -Audited **Un-Audited** Un -Audited **Un-Audited** Audited Un -Audited Total Income from Operations 24.866 27,720 99,519 118,148 38,476 33,539 34,985 129,454 135,182 Net Profit / (Loss) for the period (before Tax, Exceptional/ Extraordinary items) 17,681 rom Continuing Operations 4.545 3,432 2,713 13,563 12,625 5.300 4,750 3,111 15,609 Net Profit / (Loss) for the period after Tax (after Exceptional/ Extraordinary items) rom Continuing Operations 3.797 3.009 1.942 11,198 9.967 4.389 4,190 2.338 14,683 12,319 Net Profit / (Loss) for the period (before Tax) from Discontinued Operations (710)17 (493)(1.694)508 (710)17 (493)(1,694)508 Net Profit / (Loss) for the period (after Tax) (1,270)(370)(1,270)from Discontinued Operations (531 13 (370)302 (531) 302 13 Total Comprehensive Income for the period [Comprising Profit/ (Loss) for the Period (after tax) and other comprehensive income(after tax)] 3,356 3,015 1,589 9,998 10,242 4,056 4,019 1,720 13,299 12,039 Equity Share Capital (Face Value of ₹ 10/- per Share) 2.446 2.446 2,446 2.446 2,446 2,446 2,446 2,446 2,446 2.446 Earning Per Share (of ₹ 10/-each) For Continuing Operations-Basic and Diluted (in ₹) 15.52 12.31 7.93 45.78 40.75 17.06 16.91 58.38 48.96 8.91 Earning Per Share (of ₹ 10/-each) For Discontinued Operations-Basic and Diluted (in ₹) 0.05 (1.51)(5.19)1.23 (2.17)0.05 (1.51)(5.19)1.23 10 Earning Per Share (of ₹ 10/-each) For Continuing &

Notes: The above is an extract of the detailed format of the Financial Results filed with the Stock Exchanges under regulation 33 of the SEBI (Listing Obligations and Disclosure Requirements) Regulations 2015. The full format of the said Financial Results are available on the Stock Exchange's websites on www.nseindia.com, www.bseindia.com and

6.42

40.59

41.98

14.89

16.96

12.36

13.35

on the Company's website www.technocraftgroup.com 2. The above Financial Results have been reviewed and recommended by the Audit Committee and approved by the Board of Directors at its meeting held on 25th June 2021 For Technocraft Industries (India) Limited

53.19

50.19

Sharad Kumar Saraf (Chairman Cum Managing Director) (DIN NO. 00035843)

7.40

Place : Mumbai

Dated: 25th June 2021

Narendra Gangan



Discontinued Operations-Basic and Diluted (in ₹)

Members who have already cast their votes through remote e-voting shall not entitled to cast their votes again at the AGM. Any person/ entity, who has not registered his/ her/ their email ID in the Company's records and holds equity shares as of the cut-off date for e-voting i.e. Friday, July 12, 2021; may obtain Login ID and password for e-voting by following the instructions given in AGM Notice or by sending an email to KFintech at www.evoting.kfintech.com. However, if a person/entity is already registered with KFintech for remote e-voting then they can use their existing User ID and password for casting their votes. In case of any enquiry/ quidance, in respect of remote e-voting or attending the AGM through electronic

means, please refer to the "Help & FAQ's section"/ e-voting user manual available at the "Downloads" section on the KFintech website www.evoting.kfintech.com or contact Ms Krishna Priya M, KFin Technologies Private Limited, Selenium Tower B, Plot No. 31-32, Gachibowli, Financial District, Nanakramguda, Hyderabad - 500032, email ID: einward.ris@kfintech.com/ evoting@kfintech.com/ Contact no.: 040-6716 2222, Toll free no. 1-800-3094-001 (on Monday to Saturday, between 9.00 a.m. (IST) to 6.00 p.m. (IST).

The Board at its meeting held on Monday, April 26, 2021, has recommended a final dividend of ₹2.02/- per equity share of face value of ₹10/- each for FY 2020-21, subject to approval of the members at the 21^s AGM of the Company. The final dividend will be paid to the members holding shares of the Company as on the record date i.e. Thursday, July 1, 2021. Members are requested to refer Company's communication in relation to TDS on dividend payment and related Forms/ Declarations thereto on the Company's website at https://www.hdfclife.com/about-us/Investor-Relations

For HDFC Life Insurance Company Limited

General Counsel, Chief Compliance Officer & Company Secretary

<- ਵਾਪਸ ਪੇਜ ਤੇ ਪਰਤੋ (/page/20210626/8/6/8_6.cms)

ਖ਼ਬਰ ਸ਼ੇਅਰ ਕਰੋ



ਰਜਿ: ਨੰ: PB/JL-138/2018-21 ਜਿਲਦ 64, ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

is registered trademark of Sadhu Singh Hamdard Trust.

Website & Contents Copyright © Sadhu Singh Hamdard Trust, 2002-2021. Ajit Newspapers & Broadcasts are Copyright © Sadhu Singh Hamdard Trust. The Ajit logo is Copyright © Sadhu Singh Hamdard Trust, 1984.